

 Print Page

Sri Guru Granth Sahib

Displaying 522 of

ਭਗਤ ਤੇਰੇ ਦਇਆਲ ਓਨਾ ਮਿਹਰ ਪਾਇ ॥

Bhagath Thaerae Dhaeiaal Ounhaa Mihar Paae ||

O Merciful Lord, You bless Your devotees with Your Grace.

ਗੁਜਰੀ ਵਾਰਾ (ਮਃ ੫) (੧੪):੪ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੧

Raag Goojree Guru Arjan Dev

ਦੁਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ ॥

Dhookh Dharadh Vadd Rog N Pohae This Maae ||

Suffering, pain, terrible disease and Maya do not afflict them.

ਗੁਜਰੀ ਵਾਰਾ (ਮਃ ੫) (੧੪):੫ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੧

Raag Goojree Guru Arjan Dev

ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ ॥

Bhagathaa Eaehu Adhhaar Gun Govindh Gaae ||

This is the Support of the devotees, that they sing the Glorious Praises of the Lord of the Universe.

ਗੁਜਰੀ ਵਾਰਾ (ਮਃ ੫) (੧੪):੬ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੨

Raag Goojree Guru Arjan Dev

ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ ॥

Sadhaa Sadhaa Dhin Rain Eiko Eik Dhhaiae ||

Forever and ever, day and night, they meditate on the One and Only Lord.

ਗੁਜਰੀ ਵਾਰਾ (ਮਃ ੫) (੧੪):੭ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੨

Raag Goojree Guru Arjan Dev

ਪੀਵਤਿ ਅੰਮ੍ਰਿਤੁ ਨਾਮੁ ਜਨ ਨਾਮੇ ਰਹੇ ਅਘਾਇ ॥੧੪॥

Peevath Anmrith Naam Jan Naamae Rehae Aghaae ||14||

Drinking in the Ambrosial Amrit of the Naam, the Name of the Lord, His humble servants remain satisfied with the Naam. ||14||

ਗੁਜਰੀ ਵਾਰਾ (ਮਃ ੫) (੧੪):੮ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੨

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪ੨੨

ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥

Kott Bighan This Laagathae Jis No Visarai Nao ||

Millions of obstacles stand in the way of one who forgets the Name.

ਗੁਜਰੀ ਵਾਰ: (ਮਃ ੫) (੧੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ਪ੨੨ ਪੰ. ੩

Raag Goojree Guru Arjan Dev

ਨਾਨਕ ਅਨਦਿਨੁ ਬਿਲਪਤੇ ਜਿਉ ਸੁੰਵੈ ਘਰਿ ਕਾਉ ॥੧॥

Naanak Anadhin Bilapathae Jio Sunnjai Ghar Kaa ||1||

O Nanak, night and day, he croaks like a raven in a deserted house. ||1||

ਗੁਜਰੀ ਵਾਰ: (ਮਃ ੫) (੧੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ਪ੨੨ ਪੰ. ੪

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪ੨੨

ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥

Piree Milaavaa Jaa Thheesai Saaee Suhaavee Ruth ||

Beauteous is that season, when I am united with my Beloved.

ਗੁਜਰੀ ਵਾਰ: (ਮਃ ੫) (੧੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ਪ੨੨ ਪੰ. ੪

Raag Goojree Guru Arjan Dev

ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥੨॥

Gharree Muhath Neh Veesarai Naanak Raveesai Nith ||2||

I do not forget Him for a moment or an instant; O Nanak, I contemplate Him constantly. ||2||

ਗੁਜਰੀ ਵਾਰ: (ਮਃ ੫) (੧੫) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ਪ੨੨ ਪੰ. ੫

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪ੨੨

ਸੂਰਬੀਰ ਵਰੀਆਮ ਕਿਨੈ ਨ ਹੋੜੀਐ ॥

Soorabeer Vareeaam Kinai N Horreeai ||

Even brave and mighty men cannot withstand the powerful

ਗੁਜਰੀ ਵਾਰਾ (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੫
Raag Goojree Guru Arjan Dev

ਫਉਜ ਸਤਾਣੀ ਹਾਠ ਪੰਚਾ ਜੋੜੀਐ ॥

Fouj Sathaanee Haath Panchaa Jorreeai ||

And overwhelming army which the five passions have gathered.

ਗੁਜਰੀ ਵਾਰਾ (ਮਃ ੫) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੬
Raag Goojree Guru Arjan Dev

ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥

Dhas Naaree Aoudhhooth Dhaen Chamorreeai ||

The ten organs of sensation attach even detached renunciates to sensory pleasures.

ਗੁਜਰੀ ਵਾਰਾ (ਮਃ ੫) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੬
Raag Goojree Guru Arjan Dev

ਜਿਣਿ ਜਿਣਿ ਲੈਨਿ ਰਲਾਇ ਏਹੋ ਏਨਾ ਲੋੜੀਐ ॥

Jin Jin Lainih Ralaae Eaeho Eaenaa Lorreeai ||

They seek to conquer and overpower them, and so increase their following.

ਗੁਜਰੀ ਵਾਰਾ (ਮਃ ੫) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੬
Raag Goojree Guru Arjan Dev

ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ ॥

Thrai Gun Ein Kai Vas Kinai N Morreeai ||

The world of the three dispositions is under their influence; no one can stand against them.

ਗੁਜਰੀ ਵਾਰਾ (ਮਃ ੫) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੭
Raag Goojree Guru Arjan Dev

ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ ॥

Bharam Kott Maaeiaa Khaaee Kahu Kith Bidhh Thorreeai ||

So tell me - how can the fort of doubt and the moat of Maya be overcome?

ਗੁਜਰੀ ਵਾਰਾ (ਮਃ ੫) (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੭
Raag Goojree Guru Arjan Dev

ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ ॥

Gur Pooraa Aaraadhh Bikham Dhal Forreeai ||

Worshipping the Perfect Guru, this awesome force is subdued.

ਗੁਜਰੀ ਵਾਰਾ (ਮਃ ੫) (੧੫):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੮
Raag Goojree Guru Arjan Dev

ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥੧੫॥

Ho This Agai Dhin Raath Rehaa Kar Jorreeai ||15||

I stand before Him, day and night, with my palms pressed together. ||15||

ਗੁਜਰੀ ਵਾਰਾ (ਮਃ ੫) (੧੫):੮ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੮

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨

ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥

Kilavikh Sabhae Outharan Neeth Neeth Gun Gaa ||

All sins are washed away, by continually singing the Lord's Glories.

ਗੁਜਰੀ ਵਾਰਾ (ਮਃ ੫) (੧੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੯

Raag Goojree Guru Arjan Dev

ਕੋਟਿ ਕਲੇਸਾ ਉਪਜਹਿ ਨਾਨਕ ਬਿਸਰੈ ਨਾਉ ॥੧॥

Kott Kalaesaa Oopajehi Naanak Bisarai Naao ||1||

Millions of afflictions are produced, O Nanak, when the Name is forgotten. ||1||

ਗੁਜਰੀ ਵਾਰਾ (ਮਃ ੫) (੧੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੯

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥

Naanak Sathigur Bhaettiai Pooree Hovai Jugath ||

O Nanak, meeting the True Guru, one comes to know the Perfect Way.

ਗੁਜਰੀ ਵਾਰਾ (ਮਃ ੫) (੧੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੧੦

Raag Goojree Guru Arjan Dev

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥

Hasandhiaa Khaelandhiaa Painandhiaa Khaavandhiaa Vichae Hovai Mukath ||2||

While laughing, playing, dressing and eating, he is liberated. ||2||

ਗੁਜਰੀ ਵਾਰਾ (ਮਃ ੫) (੧੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੧੦

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨

ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥

So Sathigur Dhhan Dhann Jin Bharam Garr Thorriaa ||

Blessed, blessed is the True Guru, who has demolished the fortress of doubt.

ਗੁਜਰੀ ਵਾਰ (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੧੧

Raag Goojree Guru Arjan Dev

ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥

So Sathigur Vaahu Vaahu Jin Har Sio Jorriaa ||

Waaho! Waaho! - Hail! Hail! to the True Guru, who has united me with the Lord.

ਗੁਜਰੀ ਵਾਰ (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੧੧

Raag Goojree Guru Arjan Dev

ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥

Naam Nidhhaan Akhutt Gur Dhaee Dhaarooou ||

The Guru has given me the medicine of the inexhaustible treasure of the Naam.

ਗੁਜਰੀ ਵਾਰ (ਮਃ ੫) (੧੬):੩ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੧੨

Raag Goojree Guru Arjan Dev

ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥

Mehaa Rog Bikaraal Thinai Bidhaarouou ||

He has banished the great and terrible disease.

ਗੁਜਰੀ ਵਾਰ (ਮਃ ੫) (੧੬):੪ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੧੨

Raag Goojree Guru Arjan Dev

ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥

Paaeiaa Naam Nidhhaan Bahuth Khajaaniaa ||

I have obtained the great treasure of the wealth of the Naam.

ਗੁਜਰੀ ਵਾਰ (ਮਃ ੫) (੧੬):੫ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੧੩

Raag Goojree Guru Arjan Dev

ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥

Jithaa Janam Apaar Aap Pashhaaniaa ||

I have obtained eternal life, recognizing my own self.

ਗੁਜਰੀ ਵਾਰ (ਮਃ ੫) (੧੬):੬ - ਗੁਰੂ ਗ੍ਰੰਥ ਸਾਹਿਬ: ਅੰਗ ੫੨੨ ਪੰ. ੧੩

Raag Goojree Guru Arjan Dev

ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥

Mehimaa Kehee N Jaee Gur Samarathh Dhaev ||

The Glory of the all-powerful Divine Guru cannot be described.

ਗੁਜਰੀ ਵਾਰ (ਮਃ ੫) (੧੬):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੩

Raag Goojree Guru Arjan Dev

ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥

Gur Paarabreham Paramaesur Aparanpar Alakh Abhaev ||16||

The Guru is the Supreme Lord God, the Transcendent Lord, infinite, unseen and unknowable. ||16||

ਗੁਜਰੀ ਵਾਰ (ਮਃ ੫) (੧੬):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੪

Raag Goojree Guru Arjan Dev

ਸਲੋਕੁ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥

Oudham Karaedhiaa Jeeo Thoon Kamaavadhiaa Sukh Bhunch ||

Make the effort, and you shall live; practicing it, you shall enjoy peace.

ਗੁਜਰੀ ਵਾਰ (ਮਃ ੫) (੧੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੫

Raag Goojree Guru Arjan Dev

ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥

Dhiaaeidhiaa Thoon Prabhoo Mil Naanak Outharee Chinth ||1||

Meditating, you shall meet God, O Nanak, and your anxiety shall vanish. ||1||

ਗੁਜਰੀ ਵਾਰ (ਮਃ ੫) (੧੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੫

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥

Subh Chinthan Gobindh Raman Niramal Saadhoo Sang ||

Bless me with sublime thoughts, O Lord of the Universe, and contemplation in the immaculate Saadh Sangat, the Company of the Holy.

ਗੁਜਰੀ ਵਾਰ (ਮਃ ੫) (੧੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੬

Raag Goojree Guru Arjan Dev

ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੨॥

Naanak Naam N Visaro Eik Gharree Kar Kirapaa Bhagavanth ||2||

O Nanak, may I never forget the Naam, the Name of the Lord, for even an instant; be merciful to me, Lord God. ||2||

ਗੁਜਰੀ ਵਾਰਾ (ਮਃ ੫) (੧੭) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ਪੜੜ ਪੰ. ੧੬
Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪੜੜ

ਤੇਰਾ ਕੀਤਾ ਹੋਇ ਤ ਕਾਹੇ ਡਰਪੀਐ ॥

Thaeraa Keethaa Hoe Th Kaahae Ddarapeeai ||

Whatever happens is according to Your Will, so why should I be afraid?

ਗੁਜਰੀ ਵਾਰਾ (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ: ਅੰਗ ਪੜੜ ਪੰ. ੧੭
Raag Goojree Guru Arjan Dev

ਜਿਸੁ ਮਿਲਿ ਜਪੀਐ ਨਾਉ ਤਿਸੁ ਜੀਉ ਅਰਪੀਐ ॥

Jis Mil Japeeai Nao This Jeeo Arapeeai ||

Meeting Him, I meditate on the Name - I offer my soul to Him.

ਗੁਜਰੀ ਵਾਰਾ (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ: ਅੰਗ ਪੜੜ ਪੰ. ੧੭
Raag Goojree Guru Arjan Dev

ਆਇਐ ਚਿਤਿ ਨਿਹਾਲੁ ਸਾਹਿਬ ਬੇਸੁਮਾਰ ॥

Aaeiai Chith Nihaal Saahib Baesumaar ||

When the Infinite Lord comes to mind, one is enraptured.

ਗੁਜਰੀ ਵਾਰਾ (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ: ਅੰਗ ਪੜੜ ਪੰ. ੧੮
Raag Goojree Guru Arjan Dev

ਤਿਸ ਨੋ ਪੋਹੇ ਕਵਣੁ ਜਿਸੁ ਵਲਿ ਨਿਰੰਕਾਰ ॥

This No Pohae Kavan Jis Val Nirankaar ||

Who can touch one who has the Formless Lord on his side?

ਗੁਜਰੀ ਵਾਰਾ (ਮਃ ੫) (੧੭):੪ - ਗੁਰੂ ਗ੍ਰੰਥ ਸਾਹਿਬ: ਅੰਗ ਪੜੜ ਪੰ. ੧੮
Raag Goojree Guru Arjan Dev

ਸਭੁ ਕਿਛੁ ਤਿਸ ਕੈ ਵਸਿ ਨ ਕੋਈ ਬਾਹਰਾ ॥

Sabh Kishh This Kai Vas N Koe Baaharaa ||

Everything is under His control; no one is beyond Him.

ਗੁਜਰੀ ਵਾਰਾ (ਮਃ ੫) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੯

Raag Goojree Guru Arjan Dev

ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ ॥

So Bhagathaa Man Vuthaa Sach Samaaharaa ॥

He, the True Lord, dwells in the minds of His devotees.

ਗੁਜਰੀ ਵਾਰਾ (ਮਃ ੫) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੯

Raag Goojree Guru Arjan Dev

ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ ॥

Thaerae Dhaas Dhiaaein Thudhh Thoon Rakhan Vaaliaa ॥

Your slaves meditate on You; You are the Savior, the Protector Lord.

ਗੁਜਰੀ ਵਾਰਾ (ਮਃ ੫) (੧੭):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੯

Raag Goojree Guru Arjan Dev